

# ਬ੍ਰਾਕਵਿੱਲ ਸ਼ਹਿਰ

[www.Brockville.com](http://www.Brockville.com)

ਲੰਮੇ ਚਿਰ ਤੋਂ ਬ੍ਰਾਕਵਿੱਲ ਆਪਣੀ ਸੁਵਿਧਾਜਨਕ ਸਥਿਤੀ, ਅਦੁੱਤੀ ਸੁੰਦਰਤਾ, ਲਾਜਵਾਬ ਰੈਸਟੋਰੈਂਟਾਂ ਅਤੇ ਮਨ ਪਰਚਾਵੇ ਦੀਆਂ ਚੁਣੌਤੀਪੂਰਨ ਸਹੂਲਤਾਂ ਲਈ ਮਸ਼ਹੂਰ ਰਿਹਾ ਹੈ। ਇੱਥੋਂ ਨਜ਼ਰ ਆਉਣ ਵਾਲੇ ਸੇਂਟ ਲਾਰੇਂਸ ਨਦੀ ਅਤੇ ਥਾਉਜ਼ੈਡ ਆਇਲੈਂਡਜ਼ ਦੇ ਮਨਮੋਹਕ ਦ੍ਰਿਸ਼ਾਂ ਦੇ ਕਾਰਨ ਬ੍ਰਾਕਵਿੱਲ ਸੱਚਮੁਚ ਕੈਨੇਡਾ ਵਿਚ ਸਭ ਤੋਂ ਸੋਹਣੀਆਂ ਕੁਦਰਤੀ ਨਜ਼ਾਰਿਆਂ ਵਾਲੀਆਂ ਥਾਵਾਂ 'ਚੋਂ ਇੱਕ ਹੈ। ਕੀ ਤੁਹਾਨੂੰ ਪਤਾ ਹੈ ਕਿ ਵਿਸ਼ਵ ਸਿਹਤ ਸੰਸਥਾ (World Health Organization) ਵੱਲੋਂ ਬ੍ਰਾਕਵਿੱਲ ਨੂੰ ਵਿਸ਼ਵ ਦੀ ਸੁਰੱਖਿਅਤ ਕਮਿਊਨਿਟੀ ਮਨੋਨੀਤ ਕੀਤਾ ਗਿਆ ਸੀ? ਕਮਿਊਨਿਟੀ ਦੇ ਇੱਕ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਚਲਿਆ ਹੈ ਕਿ ਇੱਥੋਂ ਦੇ 97 ਫੀਸਦੀ ਵਾਸੀ ਆਪਣੇ ਆਪ ਨੂੰ ਇੱਥੇ ਸੁਰੱਖਿਅਤ ਮਹਿਸੂਸ ਕਰਦੇ ਹਨ। ਇਹਨਾਂ ਵਿਚੋਂ 99 ਫੀਸਦੀ ਆਪਣੇ ਘਰ ਦੇ ਅੰਦਰ ਸੁਰੱਖਿਅਤ ਮਹਿਸੂਸ ਕਰਦੇ ਹਨ, 98 ਫੀਸਦੀ ਘਰ ਦੇ ਬਾਹਰ ਦਿਨ ਦੇ ਸਮੇਂ ਅਤੇ 85 ਫੀਸਦੀ ਰਾਤ ਦੇ ਸਮੇਂ ਸ਼ਹਿਰ ਵਿਚ ਕਿਸੇ ਵੀ ਥਾਂ ਤੇ ਸੁਰੱਖਿਅਤ ਮਹਿਸੂਸ ਕਰਦੇ ਹਨ! ਇਹ ਇਕੱਲਾ ਕਾਰਨ ਹੀ ਪਰਿਵਾਰਾਂ ਅਤੇ ਰਿਟਾਇਰ ਹੋ ਚੁਕੇ ਲੋਕਾਂ ਨੂੰ ਵਸਣ ਲਈ ਬ੍ਰਾਕਵਿੱਲ ਦੀ ਚੋਣ ਕਰਨ ਲਈ ਸਭ ਤੋਂ ਵੱਧ ਪ੍ਰੇਰਿਤ ਕਰਦਾ ਹੈ।



ਇੱਥੋਂ ਦੀ ਵਧੀਆ ਭੂਗੋਲਿਕ ਸਥਿਤੀ ਨੇ ਇਸ ਸ਼ਹਿਰ ਨੂੰ ਕਾਰੋਬਾਰਾਂ ਲਈ ਸਾਰੀਆਂ ਸੇਵਾਵਾਂ ਵਧੀਆ ਤਰੀਕੇ ਨਾਲ ਉਪਲਬਧ ਕਰਾਈਆਂ ਹਨ। ਇਹ ਸ਼ਹਿਰ ਔਟਵਾ, ਮੋਂਟ੍ਰੀਆਲ ਅਤੇ ਟਰਾਂਟੋ ਦੇ ਵਿਚਕਾਰ ਕੇਂਦਰੀ ਥਾਂ ਤੇ ਸਥਿਤ ਹੈ ਅਤੇ ਉੱਤਰ ਵਿਚ ਨਿਊ ਯੋਰਕ ਸਟੇਟ ਨਾਲ ਜੋੜਨ ਵਾਲੇ ਦੇ ਅੰਤਰਰਾਸ਼ਟਰੀ ਪੁਲ ਇੱਥੋਂ ਕੁਝ ਮਿੰਟਾਂ ਦੀ ਦੂਰੀ ਤੇ ਹਨ। ਇਸ ਲਈ ਇਹ ਥਾਂ ਉਹਨਾਂ ਕਾਰੋਬਾਰਾਂ ਲਈ ਸੁਵਿਧਾਜਨਕ ਅਤੇ ਕਿਫਾਇਤੀ ਹੈ ਜੋ ਕਿਸੇ ਛੋਟੇ ਕੇਂਦਰ ਤੋਂ ਕੰਮ ਕਰਨਾ ਚਾਹੁੰਦੇ ਹਨ। ਸੇਂਟ ਲਾਰੇਂਸ/ਗ੍ਰੇਟ ਲੇਕਸ ਦੇ ਇਲਾਕੇ ਦੇ ਕੇਂਦਰ ਵਿਚ ਸਥਿਤ ਹੋਣ ਕਰਕੇ ਅਤੇ ਦੁਨੀਆ ਦੇ ਸਭ ਤੋਂ ਵੱਡੇ ਅੰਦਰੂਨੀ ਜਲਮਾਰਗ ਦੇ ਨੇੜੇ ਹੋਣ ਕਰਕੇ ਬ੍ਰਾਕਵਿੱਲ ਕਾਰੋਬਾਰਾਂ ਨੂੰ ਵੱਡੀਆਂ ਵਪਾਰਕ ਅੰਤਰਰਾਸ਼ਟਰੀ ਮਾਰਕੀਟਾਂ ਤਕ ਪਹੁੰਚਣ ਦਾ ਰਸਤਾ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਬਹੁਤ ਤਰ੍ਹਾਂ ਦੇ ਮਨ-ਪਰਚਾਵੇ ਦੇ ਸਾਧਨ ਦਿੰਦਾ ਹੈ।

ਕੁੱਲ ਆਬਾਦੀ 21,854 (Statistics Canada Census 2016)  
ਜਨਵਰੀ ਵਿਚ ਔਸਤ ਤਾਪਮਾਨ -3 °C (27 °F)  
ਜੁਲਾਈ ਵਿਚ ਔਸਤ ਤਾਪਮਾਨ 26 °C (70 °F)  
ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ) 44 ਇੰਚ rain, 6.7 ਇੰਚ snow  
ਔਸਤ ਪਰਿਵਾਰਕ ਆਮਦਨੀ \$84,400  
ਬੇਰੁਜ਼ਗਾਰੀ ਦੀ ਔਸਤ ਦਰ 5-6 %  
ਹਾਈ ਸਕੂਲ ਪਾਸ ਬਾਲਗ ਵਿਅਕਤੀ 5,700  
ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ 8,890  
2 ਬੈਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ \$883  
ਔਸਤ 3 ਬੈਡਰੂਮ ਵੱਖ ਬੰਗਲਾ \$251,217



ਵਧੇਰੇ ਜਾਣਕਾਰੀ

Rob Nolan, ਆਰਥਿਕ ਵਿਕਾਸ ਮੈਨੇਜਰ 1 King Street West, Brockville, Ontario K6V 7A5 Canada

ਬ੍ਰਾਕਵਿੱਲ ਸ਼ਹਿਰ

613-342-8772 / [rnolan@brockville.com](mailto:rnolan@brockville.com)



**Leeds & Grenville  
IMMIGRATION  
PARTNERSHIP**

[www.NewcomersInfo.ca](http://www.NewcomersInfo.ca)